

ਬੁਰੀਆਂ ਆਦਤਾਂ ਨੂੰ ਛੱਡੋ :

ਯਿਸੂ ਸ਼ਰਾਬ, ਨਸ਼ਿਆਂ ਅਤੇ ਬਦੀ ਤੇ ਜਿੱਤ ਦੇਂਦਾ ਹੈ।

ਜਿਹੜੇ ਬੱਚਿਆਂ ਨੂੰ ਸਿਖਾਉਂਦੇ ਹਨ ਉਨ੍ਹਾਂ ਨੂੰ C9b ਦਾ ਅਧਿਐਨ ਕਰਨਾ ਚਾਹੀਦਾ ਹੈ

ਪ੍ਰਾਰਥਨਾ : "ਪਿਆਰੇ ਪਰਮੇਸ਼ੁਰ, ਸਾਨੂੰ ਮਸੀਹ ਵਿੱਚ ਆਪਣੀ ਮਹਾਨ ਅਜ਼ਾਦੀ ਨੂੰ ਸਮਝਣ ਅਤੇ ਅਨੁਭਵ ਕਰਨ ਵਿੱਚ ਮਦਦ ਕਰ।"

1. ਪਰਮੇਸ਼ੁਰ ਦੇ ਵਚਨ ਨਾਲ ਆਪਣੇ ਦਿਲ ਅਤੇ ਮਨ ਨੂੰ ਤਿਆਰ ਕਰੋ

ਮਰਕੁਸ 5:1-20 ਵਿੱਚ, ਸ਼ੈਤਾਨ ਦੀ ਸ਼ਕਤੀ ਤੋਂ ਸਾਨੂੰ ਅਜ਼ਾਦ ਕਰਨ ਵਾਲੀ, ਪਰਮੇਸ਼ੁਰ ਦੀ ਸ਼ਕਤੀ ਬਾਰੇ ਪੜ੍ਹੋ।

- ਯਿਸੂ ਨੇ ਉਸ ਮਨੁੱਖ ਨਾਲ ਕੀ ਕੀਤਾ, ਜਿਹੜਾ ਭਰਿਸ਼ਟ ਆਤਮਾਵਾਂ ਤੋਂ ਤੰਗ ਸੀ?
- ਯਿਸੂ ਨੇ ਉਸ ਮਨੁੱਖ ਨੂੰ ਸ਼ੈਤਾਨ ਤੋਂ ਅਜ਼ਾਦ ਹੋਣ ਦੇ ਬਾਅਦ ਕਿੱਥੇ ਭੇਜਿਆ? ਪੌਲਸ ਨੇ ਅਫ਼ਸੀਆਂ ਨੂੰ ਸਿਖਾਇਆ ਕਿ ਪਰਮੇਸ਼ੁਰ ਨੇ ਉਨ੍ਹਾਂ ਦੇ ਪਾਪਾਂ ਨਾਲ ਕੀ ਵਿਹਾਰ ਕੀਤਾ, ਜੋ ਉਨ੍ਹਾਂ ਨੇ ਆਪਣੇ ਜੀਵਨ ਵਿੱਚ ਕੀਤੇ ਸਨ।
- ਕਿਰਪਾ ਕਰਕੇ ਪੌਲਸ ਦੀ ਅਫ਼ਸੀਆਂ ਨੂੰ ਪੱਤਰੀ ਪੜ੍ਹੋ।
- ਅਫ਼ਸੀਆਂ ਵਿੱਚੋਂ ਇਨ੍ਹਾਂ ਛੇ ਕਦਮਾਂ ਦਾ ਅਧਿਐਨ ਕਰੋ, ਜੋ ਯਿਸੂ ਦੀ ਸ਼ਕਤੀ ਦੁਆਰਾ, ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਤੋਂ, ਜੋ ਉਨ੍ਹਾਂ ਆਪਣੇ ਜੀਵਨ ਵਿੱਚ ਕੀਤੇ ਹਨ, ਅਜ਼ਾਦੀ ਪਾਉਣ ਵਿੱਚ ਮਦਦ ਕਰਦੇ ਹਨ।

ਕਦਮ 1 : ਸਾਡੇ ਪਵਿੱਤਰ ਪਰਮੇਸ਼ੁਰ ਤੇ ਸਾਨੂੰ ਬਰਕਤ ਦੇਣ ਦੇ ਵਾਅਦਿਆਂ ਵਿੱਚ ਭਰੋਸਾ ਕਰੋ।

ਅਫ਼ਸੀਆਂ 1:3-14 ਵਿੱਚ ਬਰਕਤਾਂ ਨੂੰ ਲੱਭੋ, ਜੋ ਪਰਮੇਸ਼ੁਰ ਨੇ ਸਾਨੂੰ ਪਹਿਲਾਂ ਤੋਂ ਹੀ ਮਸੀਹ ਵਿੱਚ ਦਿੱਤੀਆਂ ਹਨ, ਜਿਵੇਂ ਕਿ :

- ਉਸਨੇ ਸਾਨੂੰ ਜਗਤ ਦੀ ਨੀਂਹ ਧਰਨ ਤੋਂ ਪਹਿਲਾਂ ਹੀ ਚੁਣ ਲਿਆ ਹੈ, ਅਤੇ ਸਭ ਪ੍ਰਕਾਰ ਦੀਆਂ ਬਰਕਤਾਂ ਨਾਲ ਬਰਕਤ ਦਿੱਤੀ ਹੈ।
- ਉਸਨੇ ਸਾਨੂੰ ਨਿਰਦੋਸ਼ ਅਤੇ ਪਵਿੱਤਰ ਬਣਨ ਲਈ ਚੁਣ ਲਿਆ, ਅਤੇ ਸਾਡੇ ਸਾਰੇ ਪਾਪਾਂ ਤੋਂ ਸਾਨੂੰ ਮਾਫ਼ ਕੀਤਾ ਹੈ।
- ਉਹ ਸਾਨੂੰ ਗਿਆਨ ਅਤੇ ਸਮਝ ਦੇਂਦਾ ਹੈ।
- ਉਸਦੀ ਪਵਿੱਤਰ ਆਤਮਾ ਨੇ ਸਾਨੂੰ ਉਸਦੇ ਹੱਥਾਂ ਵਿੱਚ ਸੁਰੱਖਿਅਤ ਰੱਖਣ ਲਈ, ਸਾਡੇ ਉੱਤੇ ਮੋਹਰ ਲਾਈ ਹੈ, ਜਦ ਤੱਕ ਅਸੀਂ ਉਸਦੇ ਨਾਲ ਸਵਰਗ ਵਿੱਚ ਨਹੀਂ ਜਾਂਦੇ।

ਆਪਣੇ ਝੁੰਡ ਨੂੰ ਪਰਮੇਸ਼ੁਰ ਨੂੰ ਗਲੇ ਲਾਉਣ ਅਤੇ ਉਸਨੂੰ ਇਨ੍ਹਾਂ ਵਾਅਦਿਆਂ ਲਈ ਧੰਨਵਾਦ ਦੇਣ ਤੇ ਮਦਦ ਕਰਨ ਲਈ ਤਿਆਰ ਕਰੋ।

ਕਦਮ 2 : ਪਰਮੇਸ਼ੁਰ ਦੀ ਅਪਾਰ ਕਿਰਪਾ ਮੰਗੋ ਜੋ ਅਸੀਂ ਮਸੀਹ ਵਿੱਚ ਨਿਹਚਾ ਦੁਆਰਾ ਪ੍ਰਾਪਤ ਕਰਦੇ ਹਾਂ।

ਅਫ਼ਸੀਆਂ 2:1-10 ਵਿੱਚੋਂ ਉਸ ਇਕਲੌਤੇ ਤਰੀਕੇ ਨੂੰ ਲੱਭੋ, ਜਿਸ ਨਾਲ ਲੋਕ ਪਰਮੇਸ਼ੁਰ ਦੀ ਕਿਰਪਾ ਪ੍ਰਾਪਤ ਕਰ ਸਕਦੇ ਹਨ ਅਤੇ ਉਨ੍ਹਾਂ ਦੇ ਪਾਪ ਅਤੇ ਅਪਰਾਧ ਤੋਂ ਬੱਚ ਸਕਦੇ ਹਨ।

- ਸਾਨੂੰ ਬਚਣ ਲਈ ਕੀ ਕਰਨਾ ਚਾਹੀਦਾ ਹੈ? (ਆਇਤ 8 ਵੇਖੋ)
- ਕਿਸ ਦੁਆਰਾ ਅਸੀਂ ਪਰਮੇਸ਼ੁਰ ਦੀ ਕਿਰਪਾ ਅਤੇ ਰਹਿਮ ਨੂੰ ਪਾ ਸਕਦੇ ਹਾਂ?

ਕਦਮ 3 : ਇੱਕ ਦੂਜੇ ਨੂੰ ਇਕਰਾਰ ਕਰਨ ਅਤੇ ਉਨ੍ਹਾਂ ਦੀਆਂ ਗਲਤੀਆਂ ਨੂੰ ਸਧਾਰਨ ਵਿੱਚ ਮਦਦ ਕਰੋ।

ਅਫ਼ਸੀਆਂ 3:10 ਅਤੇ ਅਫ਼ਸੀਆਂ 5:21 ਵਿੱਚ ਲੱਭੋ ਕਿ ਕਿਸ ਦੁਆਰਾ ਪਰਮੇਸ਼ੁਰ ਇਸ ਸੰਸਾਰ ਵਿੱਚ ਵਿਸ਼ਵਾਸੀਆਂ ਨੂੰ ਅਗਵਾਈ ਅਤੇ ਉਤਸ਼ਾਹ ਪ੍ਰਦਾਨ ਕਰਨ ਲਈ ਕੰਮ ਕਰਦਾ ਹੈ।

- ਅਫ਼ਸੀਆਂ 4:11-16 ਵਿੱਚ ਲੱਭੋ ਕਿ ਕਿਵੇਂ ਇੱਕ ਦੂਜੇ ਨੂੰ ਵੱਧਣ ਵਿੱਚ ਮਦਦ ਕਰਨ ਲਈ, ਪਰਮੇਸ਼ੁਰ ਤੁਹਾਡੇ ਸਾਰੇ ਝੁੰਡ ਨੂੰ ਤਿਆਰ ਕਰਦਾ ਹੈ।

- ਵਿਅਕਤੀ ਜਿਹੜਾ ਨਸ਼ਿਆਂ, ਸ਼ਰਾਬ ਜਾਂ ਕਾਮ ਪਾਪਾਂ ਦਾ ਆਦੀ ਹੈ, ਉਸਨੂੰ ਉਤਸਾਹਿਤ ਕਰਨ ਲਈ, ਮਜ਼ਬੂਤ ਸਮਾਜ ਦੀ ਲੋੜ ਹੈ।
- ਵਿਅਕਤੀ ਜਿਹੜਾ ਦੁਰਾਚਾਰ ਨੂੰ ਤਿਆਗ ਦੇਂਦਾ ਹੈ, ਉਸਨੂੰ ਪਰਵਾਹ ਕਰਨ ਵਾਲੇ ਵਿਸ਼ਵਾਸੀ ਦੀ ਲੋੜ ਹੈ, ਜੋ ਉਸਨੂੰ ਉਨ੍ਹਾਂ ਪਾਪਾਂ ਨੂੰ ਜੋ ਉਹ ਯਿਸੂ ਵਿਰੁੱਧ ਕਰਦਾ ਹੈ, ਸੱਚੇ ਦਿਲ ਨਾਲ ਇਕਰਾਰ ਕਰਨ ਵਿੱਚ ਮਦਦ ਕਰੇ।
- 'ਦੇਖਭਾਲ ਕਰਨ ਵਾਲੇ' ਨਸ਼ਿਆਂ ਦੇ ਆਦੀ ਨੂੰ ਉਨ੍ਹਾਂ ਬਦਲਾਵਾਂ ਨਾਲ ਸਹਿਮਤ ਹੋਣ ਵਿੱਚ ਮਦਦ ਕਰਦੇ ਹਨ, ਜੋ ਉਸਨੂੰ ਆਪਣੇ ਜੀਵਨ ਵਿੱਚ ਕਰਨ ਦੀ ਲੋੜ ਹੈ।
- ਨਸ਼ਿਆਂ ਦੇ ਆਦੀ ਨੂੰ ਇਹੋ ਜਿਹੇ ਪਰਿਵਾਰ ਦੀ ਲੋੜ ਹੈ, ਜੋ ਬਿਨ੍ਹਾਂ ਬਹਾਨਿਆਂ ਦੇ ਪਿਆਰ ਨਾਲ ਉਸਨੂੰ ਪਾਪ ਦਾ ਸਾਹਮਣਾ ਕਰਨ ਵਿੱਚ ਮਦਦ ਕਰੇ।
- ਪਰਮੇਸ਼ੁਰ ਨਸ਼ਿਆਂ ਦੇ ਆਦੀ ਨੂੰ ਚੰਗਾ ਕਰਨ ਲਈ, ਉਸਦੇ ਮਿੱਤਰਾਂ ਨੂੰ ਮਦਦ ਲਈ ਇਸਤੇਮਾਲ ਕਰਦਾ ਹੈ। ਉਹ ਉਸਨੂੰ ਉਹ ਬਦਲਾਓ ਕਰਨ ਲਈ ਉਤਸਾਹਿਤ ਕਰਦੇ ਹਨ, ਜਿਸਦੀ ਉਸਦੇ ਜੀਵਨ ਵਿੱਚ ਲੋੜ ਹੈ ਅਤੇ ਉਹ ਉਸਨੂੰ ਪਰਮੇਸ਼ੁਰ ਦੀ ਸ਼ਕਤੀ ਨੂੰ ਯਾਦ ਰੱਖਣ ਵਿੱਚ ਮਦਦ ਕਰਦੇ ਹਨ, ਜਦੋਂ ਉਹ ਸ਼ੈਤਾਨ ਦੁਆਰਾ ਪਰਤਾਇਆ ਜਾਂਦਾ ਹੈ। ਉਹ ਯਹੋਯਾਦਾ ਵਾਗੂੰ, ਜਾਜਕ ਹੈ ਜਿਸਨੇ 2 ਰਾਜਾ 12:2 ਵਿੱਚ ਜਵਾਨ ਰਾਜਾ ਯਹੋਆਸ ਨੂੰ ਬੁੱਧੀਮਾਨੀ ਨਾਲ ਸਲਾਹ ਦਿੱਤੀ।
- ਨਸ਼ਿਆਂ ਦੇ ਆਦੀ ਨੂੰ ਪੰਜ ਸਰੋਤਾਂ ਦੀ ਮਦਦ ਦੀ ਲੋੜ ਹੈ: 1. ਇੱਕ ਸਮੂਹ ਜਿਸਨੂੰ ਉਹ ਭਰੋਸੇ ਨਾਲ ਪ੍ਰਾਰਥਨਾ ਕਰਨ ਲਈ ਕਹਿ ਸਕੇ, 2. ਇੱਕ ਪਿਆਰਾ ਸਲਾਹਕਾਰ, 3. ਪਵਿੱਤਰ ਆਤਮਾ ਦੀ ਸ਼ਕਤੀ, ਜਿਹੜੀ ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਦੇਂਦਾ ਹੈ, ਜੋ ਮੰਗਦੇ ਹਨ। 4. ਉਸਦੇ ਪਾਪੀ ਸੁਭਾਅ ਅਤੇ ਉਸਦੇ ਕੰਮਾਂ ਨੂੰ ਸਲੀਬ ਚੜ੍ਹਾਉਣ ਦਾ ਉਸਦਾ ਆਪਣਾ ਸੰਕਲਪ, ਜਿਵੇਂ ਗਲਾਤੀਆਂ 5:13-26 ਮੰਗ ਕਰਦੀ ਹੈ, ਅਤੇ 5. ਉਸਦੇ ਆਪਣੇ ਪਰਿਵਾਰ ਦਾ ਹੌਸਲਾ ਅਤੇ ਉਸਦੇ ਪੁੱਤਰ ਦਾ ਸੱਚਾ ਵਿਚਾਰ ਵਿਮਰਸ਼, ਜਿਵੇਂ, ਜਦੋਂ ਦਾਊਦ ਦੇ ਲੋਕਾਂ ਨੇ ਹੌਸਲਾ ਦਿੱਤਾ ਅਤੇ 1 ਰਾਜਾ 1 ਵਿੱਚ ਉਸਦਾ ਵਿਰੋਧ ਕੀਤਾ।

ਕਦਮ 4 : ਬੁਰੀ ਆਦਤ ਦੇ ਮੂਲ ਕਾਰਨ ਨੂੰ ਪਛਾਣੋ ਅਤੇ ਤਦ ਤੱਕ ਇਸ ਤੇ ਧਿਆਨ ਕੇਂਦਰਿਤ ਕਰੋ, ਜਦ ਤੱਕ ਇਹ ਚਲੀ ਨਾ ਜਾਵੇ।

ਅਫਸੀਆਂ 4:22-32 ਵਿੱਚ ਉਨ੍ਹਾਂ ਰਵੱਈਆਂ ਨੂੰ ਲੱਭੋ ਜੋ ਪਾਪ ਕਰਵਾਉਂਦੇ ਹਨ ਅਤੇ ਉਨ੍ਹਾਂ ਰਵੱਈਆਂ ਨੂੰ ਦੂਰ ਕਰੋ। ਯਾਕੂਬ 3:13-4:3 ਵਿੱਚ ਲੋਕਾਂ ਦੇ ਜੀਵਨ ਵਿੱਚ ਬਹੁਤ ਸਾਰੇ ਕਸ਼ਟਾਂ ਦੇ ਕਾਰਨ ਨੂੰ ਲੱਭੋ।

ਮੂਲ ਰਵੱਈਏ, ਜੋ ਲੋਕਾਂ ਨੂੰ ਕਮਜ਼ੋਰ ਬਣਾਉਂਦੇ ਹਨ, ਉਨ੍ਹਾਂ ਦਾ ਹੱਲ ਕਰੋ, ਨਾ ਕਿ ਸਿਰਫ ਉਨ੍ਹਾਂ ਰਵੱਈਆਂ ਦੇ ਲੱਛਣਾਂ (ਬੁਰੇ ਨਤੀਜੇ) ਦਾ। ਪਰਮੇਸ਼ੁਰ ਸ਼ੈਤਾਨ ਵੱਲੋਂ ਸਾਡੀ ਇੱਛਾ ਨੂੰ ਮੁਕਤ ਕਰਦਾ ਹੈ ਅਤੇ ਸਾਨੂੰ ਉਹੋ ਚੁਣਨ ਦੀ ਸ਼ਕਤੀ ਦੇਂਦਾ ਹੈ ਜੋ ਸਹੀ ਹੈ।

ਕਦਮ 5 : ਹਿੰਮਤ ਅਤੇ ਨਿਸਚੇ ਨਾਲ ਆਪਣੀਆਂ ਬੁਰੀਆਂ ਆਦਤਾਂ ਤੇ ਹਮਲਾ ਕਰੋ।

ਅਫਸੀਆਂ 5:3-14 ਵਿੱਚ ਆਪਣੇ ਜੀਵਨ ਵਿੱਚ ਪਾਪ ਦਾ ਸਾਹਮਣਾ ਕਰਨ ਦੇ ਢੰਗਾਂ ਨੂੰ ਲੱਭੋ।

- ਉਨ੍ਹਾਂ ਰਵੱਈਆਂ ਅਤੇ ਪਾਪਾਂ ਨੂੰ ਲੱਭੋ, ਜਿਹੜੇ ਅਸੀਂ ਮਸੀਹ ਦੇ ਚਾਨਣ ਅੱਗੇ ਉਜਾਗਰ ਕਰਦੇ ਹਾਂ, ਜਦੋਂ ਅਸੀਂ ਉਨ੍ਹਾਂ ਦਾ ਇਕਰਾਰ ਕਰਦੇ ਹਾਂ।
- ਯਾਕੂਬ 5:13-16 ਵਿੱਚ ਲੱਭੋ ਕਿ ਕਿਵੇਂ ਬਜ਼ੁਰਗਾਂ ਨੇ ਉਨ੍ਹਾਂ ਦੁੱਖਾਂ ਦਾ ਸਾਹਮਣਾ ਕੀਤਾ, ਜੋ ਬਿਮਾਰੀ ਜਾਂ ਪਾਪ ਤੋਂ ਆਉਂਦੇ ਹਨ।

ਕਦਮ 6 : ਸ਼ੈਤਾਨ, ਉਸਦੀਆਂ ਸ਼ੈਤਾਨੀ ਸ਼ਕਤੀਆਂ ਅਤੇ ਉਨ੍ਹਾਂ ਦੇ ਫਲ ਵਿਰੁੱਧ ਆਕਰਮਣਸ਼ੀਲ ਯੁੱਧ ਛੇੜੋ।

ਅਫਸੀਆਂ 6:10-18 ਵਿੱਚ ਲੱਭੋ ਕਿ ਕਿਵੇਂ ਅਸੀਂ ਸ਼ੈਤਾਨ ਦੇ ਪਰਤਾਵਿਆਂ ਤੋਂ ਸੁਰੱਖਿਆ ਪਾ ਸਕਦੇ ਹਾਂ।

- ਲੱਭੋ ਕਿ ਪਰਮੇਸ਼ੁਰ ਦੇ ਹਰ ਹਥਿਆਰ ਨੂੰ ਪਾਉਣ ਦਾ ਕੀ ਮਤਲਬ ਹੈ।
 - 18 ਆਇਤ ਵਿੱਚ ਲੱਭੋ ਕਿ ਸ਼ੈਤਾਨੀ ਹਮਲਿਆਂ ਦਾ ਸਾਹਮਣਾ ਕਰਨ ਲਈ ਸਾਨੂੰ ਕਿੰਨੀ ਪ੍ਰਾਰਥਨਾ ਕਰਨੀ ਚਾਹੀਦੀ ਹੈ?
 - ਮਰਕੁਸ 9:14-29 ਵਿੱਚ ਪ੍ਰਾਰਥਨਾ ਦੀ ਚੰਗਾ ਕਰਨ ਵਾਲੀ ਸ਼ਕਤੀ ਬਾਰੇ ਪੜ੍ਹੋ।
2. ਸਹਿਕਰਮੀਆਂ ਨਾਲ ਮਿਲਕੇ ਹਫਤੇ ਦੌਰਾਨ ਹੋਣ ਵਾਲੀਆਂ ਗਤੀਵਿਧੀਆਂ ਦੀ ਯੋਜਨਾ ਬਣਾਓ:-
- ਸਿਆਣੇ ਵਿਸ਼ਵਾਸੀਆਂ ਨੂੰ ਛੇ ਕਦਮਾਂ ਦਾ ਪ੍ਰਯੋਗ ਕਰਦਿਆਂ, ਨਸ਼ਿਆਂ ਦੇ ਆਦੀ ਵਿਅਕਤੀ ਨੂੰ ਸਲਾਹ ਦੇਣ ਦੀ ਸਿੱਖਿਆ ਦਿਓ।

- ਛੋਟੇ ਸਮੂਹਾਂ ਦੇ ਰੂਪ ਵਿੱਚ ਨਸ਼ਿਆਂ ਦੇ ਆਦੀ ਵਿਅਕਤੀਆਂ ਲਈ ਪ੍ਰਾਰਥਨਾ ਕਰੋ ਅਤੇ ਸਲਾਹ ਦਿਓ। ਤੁਹਾਨੂੰ ਇਸ ਲਈ ਨਵਾਂ ਸਮੂਹ ਬਣਾਉਣ ਦੀ ਲੋੜ ਪੈ ਸਕਦੀ ਹੈ।

3. ਸਹਿਕਰਮੀਆਂ ਨਾਲ ਮਿਲਕੇ ਆਉਣ ਵਾਲੇ ਅਰਾਧਨਾ ਸਮੇਂ ਬਾਰੇ ਯੋਜਨਾ ਬਣਾਓ

ਅਜਿਹੀਆਂ ਗਤੀਵਿਧੀਆਂ ਚੁਣੋ ਜੋ ਸਥਾਨਕ ਰੀਤਾਂ ਅਤੇ ਵਰਤਮਾਨ ਲੋੜਾਂ ਲਈ ਢੁਕਵੀਆਂ ਹਨ।

ਉਹ ਪ੍ਰਾਰਥਨਾ ਕਰੋ, ਜੋ ਪੌਲਸ ਨੇ ਅਫ਼ਸੀਆਂ 3:14-21 ਵਿੱਚ ਅਫ਼ਸੀਆਂ ਲਈ ਕੀਤੀ।

ਭਾਗ 1 ਵਿੱਚ, ਦੁਰਾਚਾਰ ਵੱਲੋਂ ਅਜ਼ਾਦੀ ਵੱਲ ਨੂੰ ਛੇ ਕਦਮਾਂ ਬਾਰੇ ਸਮਝਾਓ।

ਪਰਮੇਸ਼ੁਰ ਦੀ ਵਡਿਆਈ ਕਰੋ ਕਿਉਂਕਿ ਉਸਦੀ ਆਤਮਾ ਸਾਨੂੰ ਬਦਲਦੀ ਹੈ। ਵਿਸ਼ਵਾਸੀਆਂ ਨੂੰ ਦੁਰਾਚਾਰਾਂ ਉੱਤੇ ਜਿੱਤ ਬਾਰੇ ਗਵਾਹੀਆਂ ਦੱਸਣ ਲਈ ਕਰੋ।

ਉਹ ਮਨੁੱਖ ਜਿਹੜਾ ਭਰਿਸ਼ਟ ਆਤਮਾਵਾਂ ਤੋਂ ਅਜ਼ਾਦ ਹੋਇਆ ਹੈ, ਉਸ ਬਾਰੇ ਕਹਾਣੀ ਦੱਸੋ ਜਾਂ ਉਸਨੂੰ ਨਾਟਕ ਦੇ ਰੂਪ ਵਿੱਚ ਪੇਸ਼ ਕਰੋ। ਇਸਨੂੰ ਦੱਸਣ ਲਈ ਸਹਾਇਕਾਂ ਨੂੰ ਤਿਆਰ ਕਰੋ। ਸਭ ਤੋਂ ਪਹਿਲਾਂ, ਸਭਨਾਂ ਨੂੰ ਉਹ ਸੁਣਨ ਲਈ ਕਰੋ, ਜੋ ਯਿਸੂ ਨੇ ਇਸ ਮਨੁੱਖ ਲਈ ਕੀਤਾ। ਬਾਅਦ ਵਿੱਚ ਉਨ੍ਹਾਂ ਕੋਲੋਂ ਪੁੱਛੋ ਕਿ ਉਨ੍ਹਾਂ ਨੇ ਕੀ ਲੱਭਿਆ ਹੈ?


ਦੁਰਾਚਾਰ ਉੱਤੇ ਜਿੱਤ ਨੂੰ ਪ੍ਰਦਰਸ਼ਿਤ ਕਰੋ।

ਸ਼੍ਰੀਮਾਨ ਧੋਖੇਬਾਜ ਸ਼ਰਾਬ ਨਾਲ ਰੱਜੇ ਹੋਏ ਦਾ ਢੋਂਗ ਕਰੋ; ਉਹ ਆਪਣੇ ਹੱਥਾਂ ਤੋਂ ਗੰਦਗੀ ਸਾਫ਼ ਕਰਨ ਦੀ ਕੋਸ਼ਿਸ਼ ਕਰੇ। ਉਹ ਕਹਿੰਦਾ ਹੈ ਕਿ ਉਸਨੂੰ ਪਿਛਲੀ ਰਾਤ ਉਸਦੀ ਕਮਜ਼ੋਰੀ ਦਾ ਪਛਤਾਵਾ ਸੀ।

ਸ਼੍ਰੀਮਾਨ ਸੱਪ ਉਸ ਉੱਤੇ ਚਿਲਾਏ ਕਿ "ਤੂੰ ਨਿਕੰਮਾ ਹੈਂ। ਪਰਮੇਸ਼ੁਰ ਹੁਣ ਤੈਨੂੰ ਬਚਾ ਨਹੀਂ ਸਕਦਾ। ਤੂੰ ਕਦੀ ਵੀ ਇਸ ਪਰਤਾਵੇ ਉੱਤੇ ਜਿੱਤ ਨਹੀਂ ਪਾ ਸਕਦਾ।" ਸ਼ੈਤਾਨ ਵਾਗੂੰ ਹੱਸੇ।

ਸ਼੍ਰੀਮਾਨ ਸਲਾਹਕਾਰ ਪਾਣੀ ਦਾ ਪਿਆਲਾ ਲਿਆਵੇ ਅਤੇ ਸ਼੍ਰੀਮਾਨ ਧੋਖੇਬਾਜ ਉਸਨੂੰ ਕਰੇ, "ਯਿਸੂ ਦਾ ਲਹੂ ਤੈਨੂੰ ਸੁੱਧ ਕਰੇਗਾ।"

ਸ਼੍ਰੀਮਾਨ ਧੋਖੇਬਾਜ ਯਿਸੂ ਨੂੰ ਉਸਦੇ ਪਾਪਾਂ ਅਤੇ ਸ਼ਰਾਬੀਪੁਣੇ ਤੋਂ ਸੁੱਧ ਕਰਨ ਲਈ ਕਰੇ। ਉਹ ਆਪਣੇ ਹੱਥਾਂ ਨੂੰ ਪਾਣੀ ਵਿੱਚ ਧੋਵੇ ਅਤੇ ਚੀਕ ਕੇ ਕਰੇ, "ਮੈਂ ਸੁੱਧ ਹਾਂ!"



ਬੱਚਿਆਂ ਨੂੰ ਕਵਿਤਾ, ਨਾਟਕ ਅਤੇ ਪ੍ਰਸ਼ਨ ਜੋ ਉਨ੍ਹਾਂ ਬਾਲਗਾਂ ਲਈ ਤਿਆਰ ਕੀਤੇ ਹਨ, ਪੇਸ਼ ਕਰਨ ਦਿਓ। ਨਸ਼ੇ ਦੇ ਆਦੀ ਲੋਕਾਂ ਦੀ ਮਦਦ ਕਰਨ ਲਈ, ਹਫ਼ਤੇ ਦੌਰਾਨ ਹੋਣ ਵਾਲੀਆਂ ਗਤੀਵਿਧੀਆਂ ਸਮਝਾਓ ਅਤੇ ਪ੍ਰਬੰਧ ਕਰੋ।

ਵਿਸ਼ਵਾਸੀਆਂ ਨੂੰ ਪ੍ਰਾਰਥਨਾ ਕਰਨ ਦਿਓ, ਉਨ੍ਹਾਂ ਦੀਆਂ ਯੋਜਨਾਵਾਂ ਦੀ ਪੁਸ਼ਟੀ ਕਰਨ ਦਿਓ ਅਤੇ 2 ਜਾਂ 3 ਲੋਕਾਂ ਦੇ ਸਮੂਹ ਵਿੱਚ ਇੱਕ ਦੂਜੇ ਨੂੰ ਉਤਸ਼ਾਹਿਤ ਕਰਨ ਦਿਓ।

ਪ੍ਰਭੂ ਭੋਜ ਸ਼ੁਰੂ ਕਰਨ ਲਈ ਯੂਹੰਨਾ 6:25-35 ਪੜ੍ਹੋ। ਯਿਸੂ ਦੇ 5,000 ਲੋਕਾਂ ਨੂੰ ਰਜਾਉਣ ਤੋਂ ਬਾਅਦ, ਕੁਝ ਲੋਕਾਂ ਨੇ ਹੋਰ ਖਾਣ ਦੀ ਮਿੰਨਤ ਕੀਤੀ, ਪਰ ਉਸਨੇ ਸਵਰਗ ਤੋਂ ਰੋਟੀ ਦੇਣ ਦੀ ਪੇਸ਼ਕਸ਼ ਕੀਤੀ ਜੋ ਸਦੀਪਕ ਜੀਵਨ ਦੇਂਦੀ ਹੈ। ਪ੍ਰਭੂ ਭੋਜ ਵਿੱਚ ਅਸੀਂ ਇਸ ਰੋਟੀ ਦੇ ਭਾਗੀ ਹਾਂ, ਜਿਵੇਂ 1 ਕੁਰਿੰਥੀਆਂ 10:16-17 ਦੱਸਦੀ ਹੈ।

ਇਕੱਠੇ ਮਿਲਕੇ ਗਲਾਤੀਆਂ 5:24 ਯਾਦ ਕਰੋ।